

ਜਿਮ ਕੈਰੀਗਿਆਨੀਸ ਟੇਰਾਂਟੋ ਸਿਟੀ ਕੌਂਸਲਰ , ਵਾਰਡ 43, ਸਕਾਰਬੋਰੋ -ਅਗਿਨਕੋਰਟ ਦੀਆਂ 2018 ਮਿਊਂਸਪਲ ਚੋਣਾਂ ਵਿਚ ਇਕ ਉਮੀਦਵਾਰ ਹਨ.

ਮਾਣਯੋਗ ਜਿਮ ਕੈਰੀਗਿਆਨੀਸ ਟੇਰਾਂਟੋ ਸਿਟੀ ਕੌਂਸਲ ਲਈ 27 ਅਕਤੂਬਰ, 2014 ਨੂੰ ਚੁਣੇ ਗਏ ਸਨ.

ਸ਼੍ਰੀ ਕੈਰੀਗਿਆਨੀਸ ਨੂੰ ਇਹਨਾਂ ਪਦਵੀਆਂ ਤੇ ਨਿਯੁਕਤ ਕੀਤਾ ਗਿਆ ਹੈ:

- ਟ੍ਰਿਬਿਊਨਲ ਨਾਮਜ਼ਦ ਪੈਨਲ, ਚੇਅਰ;
- ਵਾਈਸ ਚੇਅਰ ਦੇ ਤੌਰ ਤੇ ਲਾਈਸੈਂਸਿੰਗ ਅਤੇ ਸਟੈਂਡਰਡਜ਼ ਕਮੇਟੀ ਵਿਚ ;
- ਸਕਾਰਬੋਰੋ ਕਮਿਊਨਿਟੀ ਕੌਂਸਲ ਵਾਈਸ ਚੇਅਰ; ਅਤੇ
- ਸਿਟੀ ਆਫ ਟੇਰਾਂਟੋ ਦੇ ਨਵੇਂ ਕੋਨਰਾਂ ਲਈ ਐਡਵੋਕੇਟ

ਇਹਨਾਂ ਤੋਂ ਇਲਾਵਾ ਉਹ ਸ਼ਾਮਿਲ ਹਨ :

- ਗਵਰਨਰਾਂ ਦੀ ਐਕਸੀਬਰੀਸ਼ਨ ਪਲੇਸ ਬੋਰਡ;
- ਹਾਰਬਰਫਰੰਟ ਸੈਂਟਰ ਬੋਰਡ ਆਫ ਡਾਇਰੈਕਟਰਜ਼;
- ਲਾਂ ਐਸੋਸੀਏਸ਼ਨ ਫਰੈਨੈਸ ਡੇ ਮਿਊਂਸੀਪੈਲਿਟੀਜ਼ ਦੀ ਓਨਟਾਰੀਓ / ਐਸੋਸੀਏਸ਼ਨ ਆਫ ਫਰੈਂਕੋਫੋਨ ਮਿਊਂਸੀਪੈਲਿਟੀਜ਼ ਆਫ ਓਨਟਾਰੀਓ;
- ਸਕਾਰਬੋਰੋ ਕਮਿਊਨਿਟੀ ਪਰੀਸਰਵੇਸ਼ਨ ਪੈਨਲ; ਅਤੇ,
- ਸਕਾਰਬੋਰੋ ਹਸਪਤਾਲ ਕਮਿਊਨਿਟੀ ਅਤੇ ਮਰੀਜ਼ ਸਲਾਹਕਾਰ ਕੌਂਸਲ.

ਸ਼੍ਰੀ ਕੈਰੀਗਿਆਨੀਸ ਸਕਾਰਬੋਰੋ-ਅਗਿਨਕੋਰਟ ਦੇ ਸਾਬਕਾ ਸੰਸਦ ਮੈਂਬਰ ਹੈ. ਉਹ ਸਕਾਰਬੋਰੋ-ਅਗਿਨਕੋਰਟ ਦੇ ਲੋਕਾਂ ਲਈ ਇੱਕ ਪ੍ਰਭਾਵਸ਼ਾਲੀ ਆਵਾਜ਼ ਰਹੇ ਹਨ ਅਤੇ ਉਨ੍ਹਾਂ ਕੋਲ ਵਿਸ਼ਾਲ ਸਿਆਸੀ ਤਜਰਬਾ ਹੈ ਅਤੇ ਜਨਤਕ ਸੇਵਾ ਦਾ ਸਾਬਤ ਰਿਕਾਰਡ ਹੈ.

ਸ਼੍ਰੀ ਕੈਰੀਗਿਆਨੀਸ ਵੈਟਰਨਜ਼ ਅਫੇਅਰਜ਼ ਲਈ ਅਤੇ ਮਲਟੀਕਲਚਰਿਜ਼ਮ ਲਈ ਲਿਬਰਲ ਪਾਰਟੀ ਆਲੋਚਕ ਸਨ , ਜਿਸ ਵਿੱਚ ਸਟੇਕਹੋਲਡਰ ਅਤੇ ਕਮਿਊਨਿਟੀ ਆਊਟਰੀਚ ਦੀ ਜ਼ਿੰਮੇਵਾਰੀ ਸ਼ਾਮਿਲ ਸੀ. ਉਹ ਨਾਂ ਨੇ

ਮਨੁੱਖੀ ਵਸੀਲਿਆਂ ਅਤੇ ਹੁਨਰ ਵਿਕਾਸ ਦੇ ਸੰਸਦੀ ਸਕੱਤਰ ਦੇ ਤੌਰ ਤੇ ਕੰਮ ਕੀਤਾ ਹੈ। ਇਸ ਨਿਯੁਕਤੀ ਤੋਂ ਪਹਿਲਾਂ ਉਹਨਾਂ ਟਰਾਂਸਪੋਰਟ ਦੇ ਪਾਰਲੀਮੈਂਟਰੀ ਸਕੱਤਰ ਦੇ ਤੌਰ ਤੇ ਕੰਮ ਕੀਤਾ ਹੈ ਜਿਸ ਵਿਚ ਵਿਸ਼ੇਸ਼ ਜ਼ੋਰ ਟਰਾਂਸਪੋਰਟ ਅਤੇ ਵਾਤਾਵਰਨ ਤੇ ਰਿਹਾ ਹੈ।

ਆਪਣੇ ਕਾਰਜਕਾਲ ਦੇ ਦੌਰਾਨ, ਮਿਸਟਰ ਕੈਰੀਗਿਆਨੀਸ ਨੇ ਮਿਊਂਸਪਲ ਅਤੇ ਸੂਬਾਈ ਅਤੇ ਸੰਘੀ ਪੱਧਰ ਦੀ ਸਰਕਾਰ ਦੇ ਆਪਣੇ ਸਾਥੀਆਂ ਨਾਲ ਵਧੀਆ ਕੰਮ ਕਾਜ ਵਾਲੇ ਰਿਸ਼ਤੇ ਬਣਾਏ। ਇਕੱਠੇ ਮਿਲ ਕੇ, ਉਨ੍ਹਾਂ ਨੇ ਸਮਾਜ ਦੇ ਮਹੱਤਵਪੂਰਣ ਮੁੱਦਿਆਂ ਤੇ ਕੰਮ ਕੀਤਾ, ਜਿਨ੍ਹਾਂ ਵਿਚ ਸਨ : ਸਥਾਪਨਾ, ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਨਾਲ, ਮਾਰਿਜੁਆਨਾ ਉਗਾਉਣ ਵਾਲਿਆਂ ਦੀ ਰੋਕਥਾਮ ਲਈ ਇਕ ਟਾਸਕ ਫੋਰਸ ਬਣਾਉਣਾ; ਸਮਾਜਿਕ ਸੁਰੱਖਿਆ ਨੂੰ ਮਜ਼ਬੂਤ ਕਰਨਾ; ਅਤੇ ਸਕਾਰਬੋਰੋ-ਅਗਿਨਕੋਰਟ ਵਿੱਚ ਰੂਮਿੰਗ ਹਾਊਸ ਨਿਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ।

ਜਦੋਂ ਸਾਰਸ ਦੀ ਮਹਾਂਮਾਰੀ ਨੇ ਟੋਰੋਂਟੋ ਅਤੇ ਕੈਨੇਡਾ ਨੂੰ ਘੇਰਿਆ ਤਾਂ ਸਕਾਰਬੋਰੋ ਗ੍ਰੇਸ ਹਸਪਤਾਲ ਇਸਦੇ ਫੈਲਾਵ ਦਾ ਕੇਂਦਰ ਸੀ। ਐਂਟਵਾ ਵਿਚ ਆਪਣੇ ਸਹਿਕਰਮੀਆਂ ਨਾਲ ਕੰਮ ਕਰਦੇ ਹੋਏ, ਜਿਮ ਪ੍ਰਭਾਵਿਤ ਲੋਕਾਂ ਲਈ ਅਤੇ ਫ੍ਰੰਟ ਲਾਈਨ ਤੇ ਕੰਮ ਕਰਦੇ ਮੁਲਾਜਮਾਂ ਲਈ ਰੁਜ਼ਗਾਰ ਬੀਮਾ ਦੇ ਜ਼ਰੀਏ ਤਨਖਾਹ ਦੇ ਮਸਲੇ ਨੂੰ ਤੇਜ਼ੀ ਨਾਲ ਹੱਲ ਕਰ ਸਕੇ। ਸਥਾਨਕ ਫਰੰਟ ਲਾਈਨ ਵਰਕਰਾਂ ਦੀਆਂ ਸਿਹਤ ਦੇਖਭਾਲ ਸੇਵਾਵਾਂ ਦੀ ਸਹਾਇਤਾ ਲਈ ਅਤੇ ਉਨ੍ਹਾਂ ਦੇ ਵਿਕਾਸ ਲਈ ਸਰੋਤ ਇਕੱਠੇ ਕੀਤੇ।

ਵਾਰਡ 43 ਸਕਾਰਬੋਰੋ-ਅਗਿਨਕੋਰਟ ਸਿਟੀ ਆਫ ਟੋਰਾਂਟੋ ਦੇ ਸਭ ਤੋਂ ਜ਼ਿਆਦਾ ਨਸਲੀ ਵਿਭਿੰਨਤਾ ਵਾਲੇ ਇਲਾਕਿਆਂ ਵਿੱਚੋਂ ਇੱਕ ਹੈ। ਸ਼੍ਰੀ ਕੈਰੀਗਿਆਨੀਸ ਨੇ ਇਹ ਯਕੀਨੀ ਬਣਾਇਆ ਕਿ ਟੋਰਾਂਟੋ, ਖਾਸ ਕਰਕੇ ਸਕਾਰਬੋਰੋ-ਅਗਿਨਕੋਰਟ ਵਿਖੇ ਸਾਡੇ ਨਵੇਂ ਆਉਣ ਵਾਲਿਆਂ ਦੀਆਂ ਲੋੜਾਂ ਦੀ ਪੂਰਤੀ ਲਈ ਸੈਟਲਮੈਂਟ ਸੇਵਾਵਾਂ ਲਈ ਫੰਡ ਪ੍ਰਾਪਤ ਹੋਣ।

ਜਿਮ ਕੈਰੀਗਿਆਨੀਸ ਵਾਰਡ 43, ਸਕਾਰਬੋਰੋ-ਅਗਿਨਕੋਰਟ ਦੇ ਨਿਵਾਸੀ ਹਨ, ਜੋ ਸਿਟੀ ਆਫ ਟੋਰਾਂਟੋ ਦੇ ਸਭ ਤੋਂ ਵੱਧ ਨਸਲੀ ਵਿਭਿੰਨਤਾ ਵਾਲਾ ਇਲਾਕਾ ਹੈ। ਉਹਨਾਂ ਨੇ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਦੇ ਸੰਬੰਧ ਵਿੱਚ ਬਹੁਤ ਸਾਰੇ ਬਹੁ-ਸਭਿਆਚਾਰਕ ਭਾਈਚਾਰੇ ਦੇ ਕੈਨੇਡੀਅਨ ਪ੍ਰਵਾਸੀਆਂ ਨਾਲ ਮਿਲ ਕੇ ਕੰਮ ਕੀਤਾ ਹੈ ਤੇ ਕਰਦੇ ਰਹਿਣਗੇ; ਰਾਸ਼ਟਰ ਨਿਰਮਾਣ ਲਈ ਆਰਥਿਕ ਸਥਿਰਤਾ ਲਈ; ਅਤੇ ਸਮਾਜਕ ਨਿਆਂ ਦੇ ਮੁੱਦੇ। ਉਹਨਾਂ ਨੇ

ਕੁਦਰਤੀ ਅਤੇ ਮਨੁੱਖ ਕਾਰਨਾਂ ਕਰਕੇ ਹੋਈਆਂ ਆਫ਼ਤਾਂ ਦੇ ਪੀੜਤਾਂ ਦੀ ਮਦਦ ਲਈ ਕੈਨੇਡੀਅਨ ਡਿਸਸਰਪੋਰਾ ਅਤੇ ਕੈਨੇਡਾ ਦੀ ਸਰਕਾਰ ਨਾਲ ਵੀ ਕੰਮ ਕੀਤਾ ਹੈ।

ਕਈ ਭਾਈਚਾਰਿਆਂ ਦੇ ਨਾਲ ਮਿਲਕੇ ਕੰਮ ਕਰਨ ਲਈ, ਜਿੰਮ ਨੂੰ ਸਨਮਾਨਿਤ ਵੀ ਕੀਤਾ ਗਿਆ ਹੈ, ਇਹਨਾਂ ਸਨਮਾਨਾਂ ਵਿਚੋਂ ਕੁਝ ਹਨ:

- ਆਰਮੀਨੀਅਨ ਨਸਲਕੁਸ਼ੀ ਨੂੰ ਅੰਤਰਰਾਸ਼ਟਰੀ ਪਧਰ ਤੇ ਮਾਨਤਾ ਪ੍ਰਾਪਤ ਕਰਾਉਣ ਦੇ ਉਹਨਾਂ ਦੇ ਯਤਨਾਂ ਲਈ ਆਰਮੀਨੀਆ ਗਣਤੰਤਰ ਦੀ ਸਰਕਾਰ ਤੋਂ "ਮਖਿਤਾਰ ਗੋਸ਼ ਮੈਡਲ";
- ਨਾਗੋਰਨੋ-ਕਰਬਖ਼ ਗਣਤੰਤਰ ਦੀਆਂ ਰਾਸ਼ਟਰਪਤੀ ਚੋਣਾਂ ਦਾ ਨੀਰੀਖਣ ਕਰਨ ਲਈ ਪਹਿਲੇ ਕੈਨੇਡੀਅਨ ਵਜੋਂ ਦੌਰਾ ਕਰਨ ਲਈ 'ਕਾਰਬਖ਼ ਅੰਦੋਲਨ ਦੇ 25 ਸਾਲ' ਦਾ ਗੋਲਡ ਮੈਡਲ; ਅਤੇ,
- ਬਹੁਤ ਸਾਰੀਆਂ ਜਨਤਕ ਸੇਵਾ ਦੇ ਯੋਗਦਾਨਾਂ ਕਰਕੇ ਹੇਲੇਨੀਕ ਗਣਰਾਜ ਦੁਆਰਾ ' ਆਰਡਰ ਆਫ਼ ਫੀਨੀਕਸ ਦਾ ਆਫੀਸਰ ਗੋਲਡ ਕਰਾਸ ' ਸਨਮਾਨ.

ਜਿਮ ਦਾ ਜਨਮ 1955 ਵਿਚ ਯੂਨਾਨ ਦੇ ਐ ਥੋਨਜ਼ ਵਿਚ ਹੋਇਆ ਸੀ. ਉਹ 1966 ਵਿਚ ਆਪਣੇ ਪਰਵਾਰ ਦੇ ਨਾਲ ਕਨੇਡਾ ਵਿਚ ਆ ਗਏ. ਜਿਮ ਨੇ 1978 ਵਿਚ ਯੂਨੀਵਰਸਿਟੀ ਆਫ ਟੋਰਾਂਟੋ ਤੋਂ ਬੈਚਲਰ ਆਫ ਅਪਲਾਈਡ ਸਾਇੰਸ ਇੰਡਸਟਰੀਅਲ ਇੰਜੀਨੀਅਰਿੰਗ ਨਾਲ ਗ੍ਰੈਜੂਏਸ਼ਨ ਕੀਤੀ. ਉਹਨਾਂ ਨੂੰ ਕੈਨੇਡੀਅਨ ਸਕੂਲ ਆਫ ਮੈਨੇਜਮੈਂਟ ਤੋਂ ਉਹ ਬਿਜਨਸ ਐਡਮਿਨਿਸਟ੍ਰੇਸ਼ਨ ਦੀ ਫੈਲੋਸ਼ਿਪ ਵੀ ਹਾਸਿਲ ਹੈ. ਜਿਮ 1988 ਤਕ ਪਰਿਵਾਰ ਦੇ ਕਾਰੋਬਾਰ ਵਿਚ ਕੰਮ ਕਰਦੇ ਰਹੇ ਤੇ ਉਦੋਂ ਹੀ ਉਹ ਸੰਸਦ ਮੈਂਬਰ ਵਜੋਂ ਚੁਣੇ ਗਏ.

ਜਿਮ ਕੈਰੀਗਿਆਨੀਸ ਵਿਆਹੇ ਹੋਏ ਹਨ ਅਤੇ ਉਹ ਪੰਜ ਲੜਕੀਆਂ ਅਤੇ ਚਾਰ ਜਵਾਈਆਂ ਦੇ ਪਿਤਾ ਹਨ.